


# ਘਰ ਨੂੰ ਸਿਹਤਮੰਦ ਰੱਖਣ ਲਈ ਕਿਤਾਬਚਾ


ਕਨਡੰਸਮੇਸ਼ਨ ਬਾਰੇ ਰਿਹਾਇਸ਼ੀਆਂ ਲਈ ਗਾਈਡ




# ਜਾਣਕਾਰੀ

ਸਾਰੇ ਘਰਾਂ ਵਿਚ ਕਨਡੰਨਸੇਸ਼ਨ ਹੋਣ ਦਾ ਖਤਰਾ ਹੁੰਦਾ ਹੈ, ਖਾਸ ਤੌਰ 'ਤੇ ਸਰਦੀਆਂ ਦੇ ਮਹੀਨਿਆਂ ਵਿਚਾ ਤੁਹਾਡੇ ਘਰ ਵਿਚ ਜ਼ਿਆਦਾ ਕਨਡੰਨਸੇਸ਼ਨ ਹੋਣ ਨਾਲ ਉੱਲੀ ਲੱਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਨਾਲ ਤੁਹਾਡੀ ਆਪਣੀ ਸਿਹਤ ਅਤੇ ਤੁਹਾਡੇ ਘਰ ਦੀ ਹਾਲਤ ਖਰਾਬ ਹੋ ਸਕਦੀ ਹੈ। ਥੋੜੀ ਜਿਹੀ ਕਨਡੰਨਸੇਸ਼ਨ ਨਾਲ ਆਮ ਤੌਰ 'ਤੇ ਸਮੱਸਿਆ ਨਹੀਂ ਹੁੰਦੀ ਹੈ, ਅਤੇ ਅਸੀਂ ਸਾਰੇ ਕੁਝ ਗੱਲਾਂ ਰੋਜ਼ਾਨਾਂ ਕਰਕੇ ਇਸ ਤੋਂ ਬਚ ਸਕਦੇ ਹਾਂ। ਇਸ ਕਰਕੇ ਅਸੀਂ ਇਹ ਕਿਤਾਬਚਾ ਬਣਾਉਣ ਲਈ 'ਅਨਰਜੀ ਸੇਵਿੰਗ ਟਰੱਸਟ' ਨਾਲ ਮਿਲ ਕੇ ਕੰਮ ਕੀਤਾ ਹੈ ਤਾਂ ਕਿ ਕਨਡੰਨਸੇਸ਼ਨ ਨੂੰ ਕਾਬੂ ਵਿਚ ਰੱਖਣ ਬਾਰੇ ਸਹਾਇਤਾ ਲਈ ਅਤੇ ਘਰ ਨੂੰ ਸਿਹਤਮੰਦ ਰੱਖਣ ਲਈ ਕੁਝ ਆਮ ਸਲਾਹ ਸਾਂਝੀ ਕਰ ਸਕਈਏ। ਅਸੀਂ ਅਲੱਗ ਅਲੱਗ ਕਿਸਮ ਦੇ ਸਲ੍ਹਾਬੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਤਾਂ ਕਿ ਤੁਸੀਂ ਹੋਣ ਵਾਲੇ ਕਿਸੇ ਕਿਸਮ ਦੇ ਫਿਕਰਾਂ ਦੀ ਪਹਿਚਾਣ ਕਰ ਸਕੋ ਅਤੇ ਜੇ ਕੋਈ ਸਮੱਸਿਆ ਹੈ ਤਾਂ ਤੁਹਾਨੂੰ ਪਤਾ ਹੋਵੇ ਕਿ ਉਸ ਬਾਰੇ ਸਾਨੂੰ ਕਿਵੇਂ ਪਤਾ ਦੇਣਾ ਹੈ।

ਮਕਾਨ ਮਾਲਕ ਹੋਣ ਦੇ ਨਾਤੇ, ਤੁਹਾਨੂੰ ਸੁਰੱਖਿਅਤ ਅਤੇ ਸਿਹਤਮੰਦ ਘਰ ਦੇਣਾ ਸਾਡੀ ਜ਼ਿੰਮੇਦਾਰੀ ਹੈ। ਜੇ ਤੁਸੀਂ ਆਪਣੇ ਘਰ ਵਿਚ ਕੋਈ ਸਲ੍ਹਾਬਾ ਜਾਂ ਉੱਲੀ ਦੇਖਦੇ ਹੋ ਜਾਂ ਇਨ੍ਹਾਂ ਨੁਕਤਿਆਂ ਨੂੰ ਵਰਤਣ ਤੇ ਵੀ ਹੋਣ ਵਾਲੀ ਕਨਡੰਨਸੇਸ਼ਨ ਨੂੰ ਘੱਟ ਕਰਨ ਵਿਚ ਸਹਾਇਤਾ ਨਹੀਂ ਮਿਲਦੀ, ਤਾਂ ਸਾਨੂੰ ਤੁਰੰਤ ਦੱਸੋ।






ਅਸੀਂ ਤੁਹਾਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਪਤਾ ਲਗਾਉਣ ਲਈ ਇਨਸਪੈਕਸ਼ਨ ਦਾ ਪ੍ਰਬੰਧ ਕਰਾਂਗੇ ਅਤੇ  
ਇਹ ਪੱਕਾ ਕਰਨ ਲਈ ਮਿਲ ਕੇ ਕੰਮ ਕਰਾਂਗੇ ਕਿ ਕਿਸੇ ਕਿਸਮ ਦੇ ਖਤਰਿਆਂ, ਰੁਕਾਵਟਾਂ ਜਾਂ ਸਮੱਸਿਆਵਾਂ  
ਦਾ ਹੱਲ ਕੀਤਾ ਜਾਵੇ।

ਜੇ ਤੁਸੀਂ ਇਸ ਕਿਤਾਬਚੇ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਇਕ ਸਿਹਤਮੰਦ ਅਤੇ ਸੁਰੱਖਿਅਤ ਘਰ  
ਰੱਖਣ ਵਾਰੇ ਹੋਰ ਸਲਾਹ ਲੈਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਗੱਲ ਕਰੋ ਤਾਂ ਕਿ ਅਸੀਂ ਤੁਹਾਨੂੰ ਮਦਦ ਦੇ  
ਸਕੀਏ।





ਸਿਹਤਮੰਦ ਘਰ ਰੱਖਣ ਲਈ ਵਧੀਆ ਨੁਸਖੇ

ਜੇ ਤੁਸੀਂ ਕਿਸੇ ਸਤਹ ਤੇ ਕਨਡੰਸੇਸ਼ਨ  
ਦੇਖਦੇ ਹੋ ਤਾਂ ਇਸ ਨੂੰ ਸੁਕੇ, ਸਾਫ਼ ਕੱਪੜੇ  
ਜਾਂ ਤੈਲੀਏ ਨਾਲ ਸਾਫ਼ ਕਰੋ।

# ਕਨਡੰਨਸੇਸ਼ਨ ਕੀ ਹੁੰਦੀ ਹੈ?

ਕਨਡੰਨਸੇਸ਼ਨ ਉਦੋਂ ਹੁੰਦੀ ਹੈ ਜਦੋਂ ਹਵਾ ਵਿਚ ਵਾਧੂ ਨਮੀ ਠੰਡੀ ਸਤਹ ਨਾਲ ਮਿਲਦੀ ਹੈ ਅਤੇ ਪਾਣੀ ਦੀਆਂ ਬੂੰਦਾਂ ਵਿਚ ਬਦਲ ਜਾਂਦੀ ਹੈ। ਰੋਜ਼ਾਨਾਂ ਦੇ ਕੰਮ-ਕਾਰ ਜਿਵੇਂ ਕਿ ਖਾਣਾ ਪਕਾਉਣ, ਸਫਾਈ ਕਰਨ, ਨਹਾਉਣ-ਯੋਣ ਅਤੇ ਸਾਹ ਲੈਣ ਨਾਲ ਸਾਡੇ ਘਰਾਂ ਵਿਚ ਕਾਫੀ ਨਮੀ ਪੈਦਾ ਹੁੰਦੀ ਹੈ। ਸਰਦੀਆਂ ਵਿਚ ਕਨਡੰਨਸੇਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ; ਇਸ ਦਾ ਕਾਰਨ ਹੈ ਕਿ ਖਿੜਕੀਆਂ ਅਤੇ ਕੰਧਾਂ ਠੰਡੀਆਂ ਹੁੰਦੀਆਂ ਹਨ ਅਤੇ ਸਾਡੇ ਘਰਾਂ ਵਿਚ ਵਧੇਰੇ ਨਮੀ ਅਤੇ ਗਰਮ ਹਵਾ ਹੁੰਦੀ ਹੈ।

ਅਸੀਂ ਸਰਦੀਆਂ ਵਿਚ ਆਪਣੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਦੇ ਹਾਂ, ਇਸ ਕਾਰਨ ਨਮੀ ਵਾਲੀ ਹਵਾ ਬਾਹਰ ਨਹੀਂ ਨਿਕਲ ਸਕਦੀ। ਥੋੜੀ ਮਾਤਰਾ ਵਿਚ ਕਨਡੰਨਸੇਸ਼ਨ, ਜਿਵੇਂ ਕਿ ਨਹਾਉਣ ਨਾਲ ਸ਼ੀਸ਼ੇ ਤੇ ਭਾਫ ਦਾ ਜੰਮਣਾ, ਅਕਸਰ ਫਿਕਰ ਵਾਲੀ ਗੱਲ ਨਹੀਂ ਹੁੰਦੀ ਜੇ ਇਸ ਨੂੰ ਸਾਫ ਨਾ ਕਰ ਦਿੱਤਾ ਜਾਵੇ। ਜੇ ਤੁਹਾਨੂੰ ਕਿਸੇ ਸਤਹ ਤੇ ਕਨਡੰਨਸੇਸ਼ਨ ਨਜ਼ਰ ਆਉਂਦੀ ਹੈ, ਤਾਂ ਇਸ ਨੂੰ ਇਕ ਸੁੱਕੇ, ਸਾਫ ਕੱਪੜੇ ਜਾਂ ਰਸੋਈ ਦੇ ਤੌਲੀਏ ਨਾਲ ਪੂੰਝੋ।

ਜੇ ਤੁਸੀਂ ਆਪਣੇ ਘਰ ਵਿਚ ਜ਼ਿਆਦਾ ਕਨਡੰਨਸੇਸ਼ਨ ਬਾਰੇ ਫਿਕਰਮੰਦ ਹੋ, ਤਾਂ ਸਾਡੇ ਨਾਲ ਹੇਠਾਂ ਲਿਖੇ ਨੰਬਰ ਤੇ ਸੰਪਰਕ ਕਰੋ


**01782 635200.**



# ਸਲੂਬਾ ਕੀ ਹੈ?

ਕਨਡੰਸੇਸ਼ਨ ਇਕ ਕਿਸਮ ਦਾ ਸਲੂਬਾ ਹੈ ਜਿਹੜਾ ਕਿ ਵਧੇਰੇ ਨਮੀ ਕਾਰਨ ਹੁੰਦਾ ਹੈ, ਪਰ ਕੁਝ ਹੋਰ ਕਿਸਮਾਂ ਦਾ ਸਲੂਬਾ ਵੀ ਹੁੰਦਾ ਹੈ, ਜਿਵੇਂ ਕਿ ਜ਼ਮੀਨ ਤੋਂ ਉੱਠਣ ਵਾਲਾ ਸਲੂਬਾ, ਕੰਧਾਂ ਦਾ ਸਲੂਬਾ ਅਤੇ ਪਲੰਬਿੰਗ ਦੀਆਂ ਗਲਤੀਆਂ ਕਾਰਨ ਹੋਇਆ ਸਲੂਬਾ। ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਇਹ ਕਿਸ ਕਿਸਮ ਦਾ ਸਲੂਬਾ ਹੈ ਤਾਂ ਕਿ ਜੇ ਤੁਹਾਨੂੰ ਸਮੱਸਿਆ ਹੈ ਤਾਂ ਤੁਸੀਂ ਸਾਨੂੰ ਦੱਸ ਸਕੋ ਅਤੇ ਅਸੀਂ ਕਾਰਵਾਈ ਕਰ ਸਕੀਏ।

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਜ਼ਮੀਨ ਤੋਂ ਉੱਠਣ ਵਾਲਾ ਸਲੂਬਾ ਹੈ, ਕੰਧਾਂ ਵਿਚ ਸਲੂਬਾ ਹੈ ਜਾਂ ਪਲੰਬਿੰਗ ਦੀ ਗਲਤੀ ਕਾਰਨ ਸਲੂਬਾ ਹੈ, ਤਾਂ ਸਾਡੇ ਨਾਲ ਅੱਗੇ ਲਿਖੇ ਨੰਬਰ **01782 635200** ਤੇ ਤੁਰੰਤ ਸੰਪਰਕ ਕਰੋ ਤਾਂ ਕਿ ਅਸੀਂ ਜਾਂਚ ਦਾ ਪ੍ਰਬੰਧ ਕਰ ਸਕੀਏ ਅਤੇ ਸਮੱਸਿਆ ਨੂੰ ਠੀਕ ਕਰਨ ਲਈ ਕਾਰਵਾਈ ਕਰ ਸਕੀਏ।



## ਜ਼ਮੀਨ ਤੋਂ ਉੱਠਣ ਵਾਲਾ ਸਲੂਬਾ

ਮਿੱਟੀ ਵਿਚ ਪਾਣੀ ਕਾਰਨ ਜ਼ਮੀਨ ਤੋਂ ਉੱਠਣ ਵਾਲਾ ਸਲੂਬਾ ਕੰਧਾਂ ਰਾਹੀਂ ਉਪਰ ਆ ਜਾਂਦਾ ਹੈ ਅਤੇ ਇਸ ਦਾ ਅਸਰ ਸਿਰਫ ਹੇਠਲੀ ਮੰਜ਼ਿਲ ਦੇ ਕਮਰਿਆਂ ਅਤੇ ਬੇਸਮੈਟ ਤੇ ਹੁੰਦਾ ਹੈ। ਇਹ ਆਮ ਨਹੀਂ ਹੈ ਅਤੇ ਆਮ ਤੌਰ ਤੇ ਇਕ ‘ਡੈਪ-ਪਰੂਫ ਕੋਰਸ’ ਰਾਹੀਂ ਇਸ ਨੂੰ ਰੋਕਿਆ ਜਾ ਸਕਦਾ ਹੈ। ਜ਼ਮੀਨ ਤੋਂ ਉੱਠਣ ਵਾਲਾ ਸਲੂਬਾ ਹੋ ਸਕਦਾ ਹੈ ਜੇ ਤੁਹਾਡੇ ਘਰ ਵਿਚ ‘ਡੈਪ-ਪਰੂਫ ਕੋਰਸ’ ਨਹੀਂ ਹੋਇਆ ਹੈ ਜਾਂ ਖਰਾਬ ਹੋ ਚੁੱਕਾ ਹੈ। ਜ਼ਮੀਨ ਤੋਂ ਉੱਠਣ ਵਾਲੇ ਸਲੂਬੇ ਦੀਆਂ ਨਿਸ਼ਾਨੀਆਂ ਵਿਚ ਸ਼ਾਮਲ ਹੁੰਦਾ ਹੈ, ਘਰ ਦੇ ਸਕਰਟਿੰਗ ਬੋਰਡਾਂ ਅਤੇ ਫਲੋਰ-ਬੋਰਡਾਂ ਦਾ ਖਰਾਬ ਹੋਣਾ, ਪਲਾਸਰ ਤੇ ਲੂਣ ਵਾਂਗ ਆਉਣਾ ਜਾਂ ਉਸ ਦਾ ਭੁਰਨਾ, ਅਤੇ ਪੇਂਟ ਜਾਂ ਵਾਲ-ਪੇਪਰ ਦਾ ਉਤਰਨਾ। ਜ਼ਮੀਨ ਤੋਂ ਉਪਰ ਉੱਠਣ ਵਾਲੇ ਸਲੂਬੇ ਦੇ ਨਿਸ਼ਾਨ ਅਕਸਰ ਕੰਧ ਦੇ ਹੇਠਲੇ ਪਾਸੇ ਤੋਂ ਉਪਰ ਨੂੰ ਜਾਂਦੇ ਨਜ਼ਰ ਆਉਂਦੇ ਹਨ।

## ਕੰਧਾਂ ਵਿਚ ਗਿਆ ਸਲ੍ਹਾਬਾ

ਕੰਧਾਂ ਵਿਚ ਗਿਆ ਸਲ੍ਹਾਬਾ ਬਾਹਰੋਂ ਪਾਣੀ ਦੇ ਕੰਧਾਂ ਅੰਦਰ ਰਿਸਣ ਨਾਲ ਹੁੰਦਾ ਹੈ ਅਤੇ ਇਹ ਉਸਾਰੀ ਸੰਬੰਧੀ ਸਮੱਸਿਆਵਾਂ ਕਾਰਨ ਹੁੰਦਾ ਹੈ ਜਿਵੇਂ ਕਿ ਗਟਰ ਜਾਂ ਡੱਤ ਖਰਾਬ ਹੋਣ ਕਾਰਨਾ ਅਕਸਰ ਇਹ ਕੰਧ, ਡੱਤ ਜਾਂ ਫਰਸ਼ ਉਪਰ ਇੱਕਠੇ ਹੋਣੇ ਪਾਣੀ ਕਾਰਨ ਸਲ੍ਹਾਬੇ ਦੇ ਨਿਸ਼ਾਨ ਵਾਂਗ ਦਿਖਦਾ ਹੈ। ਇਸ ਕਿਸਮ ਦਾ ਸਲ੍ਹਾਬਾ ਅਕਸਰ ਮੀਂਹ ਪੈਣ ਤੇ ਜ਼ਿਆਦਾ ਹੁੰਦਾ ਹੈ।



## ਪਲੰਬਿੰਗ ਵਿਚ ਖਰਾਬੀ

ਪਲੰਬਿੰਗ ਵਿਚ ਖਰਾਬੀ ਦਾ ਮਤਲਬ ਹੈ ਪਾਣੀ ਜਾਂ ਵਰਤਿਆ ਪਾਣੀ ਬਾਹਰ ਲੈ ਕੇ ਜਾਣ ਵਾਲੇ ਪਾਇਪ ਦਾ ਲੀਕ ਹੋਣਾ। ਅਕਸਰ ਇਹ ਰਸੋਈ ਜਾਂ ਬਾਬੂਮ ਵਿਚ ਹੁੰਦਾ ਹੈ। ਜਿਥੇ ਸਲ੍ਹਾਬਾ ਹੁੰਦਾ ਉਸ ਥਾਂ ਤੇ ਹੱਥ ਲਾਉ ਤਾਂ ਗਿੱਲੀ ਲਗਦੀ ਹੈ ਅਤੇ ਕਿਸੇ ਵੀ ਮੌਸਮ ਵਿਚ ਹਮੇਸਾਂ ਸਲ੍ਹਾਬੀ ਰਹੇਗੀ।




## ਊੱਲੀ (ਮੋਲਡ) ਕੀ ਹੈ?

ਬਹੁਤ ਜ਼ਿਆਦਾ ਕਨਡੰਸੇਸ਼ਨ ਜਾਂ ਉਸਾਰੀ ਵਿਚ ਸਲੂਅਬੇ ਦੀਆਂ ਸਮੱਸਿਆਵਾਂ ਨਾਲ ਪਾਣੀ ਇਕੱਠਾ ਹੋ ਸਕਦਾ ਹੈ ਜਿਵੇਂ ਕਿ ਡੱਤ ਤੇ, ਕੰਧਾਂ ਵਿਚ ਅਤੇ ਫਰਸ਼ ਤੋਂ। ਇਸ ਨਾਲ ਤੁਹਾਡੇ ਮਕਾਨ ਨੂੰ ਨੁਕਸਾਨ ਹੋ ਸਕਦਾ ਹੈ, ਜਿਵੇਂ ਕਿ ਪੇਂਟ ਦੇ ਖਰੋਪੜ ਬਣਨੇ, ਵਾਲ-ਪੇਪਰ ਦਾ ਉਤਰਨਾ ਜਾਂ ਕਾਲੇ ਰੰਗ ਦੀ ਊੱਲੀ ਲੱਗਣੀ। ਕਾਲੇ ਰੰਗ ਦੀ ਊੱਲੀ ਕਿਸੇ ਵੀ ਥਾਂ ਤੇ ਲੱਗ ਸਕਦੀ ਹੈ, ਪਰ ਜਿਥੇ ਇਹ ਆਮ ਲਗਦੀ ਹੈ ਉਹ ਹੈ ਖਿੜਕੀਆਂ ਵਿਚ, ਡੱਤ ਤੇ ਜਾਂ ਕੰਧਾਂ ਤੋਂ। ਜੇ ਤੁਹਾਨੂੰ ਊੱਲੀ ਲਗਦੀ ਨਜ਼ਰ ਆਉਂਦੀ ਹੈ, ਤਾਂ ਇਹ ਜ਼ਰੂਰੀ ਹੈ ਕਿ ਇਸ ਦਾ ਛੇਤੀ ਨਾਲ ਇਲਾਜ ਕੀਤਾ ਜਾਵੇ ਕਿਉਂਕਿ ਇਹ ਬਹੁਤ ਤੇਜ਼ੀ

ਨਾਲ ਫੈਲ ਸਕਦੀ ਹੈ ਅਤੇ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਇਕ ਸਾਫ਼ ਕੱਪੜਾ ਵਰਤਕੇ ਅਤੇ ਇਕ ਛੋਟੀ ਜਿਹੀ ਥਾਂ ਤੋਂ ਊੱਲੀ ਹਟਾਉਣ ਲਈ ਚਿੱਟੇ ਸਿਰਕੇ ਦਾ ਛਿੜਕਾਉ ਕਰਨਾ ਇਲਾਜ ਦਾ ਇਕ ਅਸਰਦਾਰ ਤਰੀਕਾ ਹੈ। ਚਿੱਟੇ ਸਿਰਕੇ ਦੀ ਵਰਤੋਂ ਜ਼ਿਆਦਾ ਥਾਵਾਂ ਤੇ ਸੁਰੱਖਿਅਤ ਤੌਰ ਤੇ ਕੀਤੀ ਜਾ ਸਕਦੀ ਹੈ ਅਤੇ ਊੱਲੀ ਨੂੰ ਜੜ੍ਹਾਂ ਖਤਮ ਕਰਨ ਲਈ ਇਹ ਮੁਸਾਮਦਾਰ ਥਾਵਾਂ ਵਿਚ ਵੜ ਜਾਂਦਾ ਹੈ।




ਜੇ ਸਾਫ਼ ਕਰਨ ਅਤੇ ਇਹ ਨੁਸਖੇ  
ਵਰਤਣ ਤੋਂ ਬਾਅਦ ਉੱਲੀ ਫਿਰ ਲੱਗ  
ਜਾਂਦੀ ਹੈ, ਤਾਂ ਇਸ ਦਾ ਕਾਰਨ  
ਉਸਾਰੀ ਸੰਬੰਧੀ ਸਮੱਸਿਆ ਹੋ ਸਕਦਾ  
ਹੈ। ਕਿਰਪਾ ਕਰਕੇ ਸਾਡੇ ਨਾਲ ਛੇਤੀ ਤੋਂ  
ਛੇਤੀ ਇਸ ਨੰਬਰ **01782 635200** ਤੇ  
ਸੰਪਰਕ ਕਰੋ ਤਾਂ ਕਿ ਅਸੀਂ ਜਾਂਚ-  
ਪੜਤਾਲ ਦਾ ਪ੍ਰਬੰਧ ਕਰ ਸਕੀਏ ਅਤੇ  
ਸਮੱਸਿਆ ਦੇ ਹੱਲ ਕਈ ਕਾਰਵਾਈ ਕਰ  
ਸਕੀਏ।




# ਸਿਹਤਮੰਦ ਘਰ ਰੱਖਣ ਲਈ ਸਭ ਤੋਂ ਵਧੀਆ ਨੁਸਖੇ


ਕਨਡਨਸੇਸ਼ਨ ਰੋਕਣ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਹਾਡੇ ਘਰ ਵਿਚ ਘਟ ਤੋਂ ਘਟ ਨਮੀ ਪੈਦਾ ਹੋਵੇ ਅਤੇ ਘਰ ਨੂੰ ਨਿੱਘਾ ਰੱਖੋ ਅਤੇ ਜਿਥੇ ਤੱਕ ਹੋ ਸਕੇ ਘਰ ਵਿਚ ਹਵਾ ਫਿਰਦੀ ਰਹੋ। ਘਰ ਨੂੰ ਸਿਹਤਮੰਦ ਰੱਖਣ ਵਿਚ ਤੁਹਾਡੀ ਸਹਾਇਤਾ ਲਈ ਅੱਗੇ ਕੁਝ ਸਭ ਤੋਂ ਵਧੀਆ ਨੁਸਖੇ ਦਿੱਤੇ ਹਨ।




1. ਖਾਣਾ ਪਕਾਉਣ, ਨਹਾਉਣ ਅਤੇ ਕੱਪੜੇ ਸੁਕਾਉਣ ਵੇਲੇ ਪਿੜਕੀਆਂ ਖੋਲੋ ਜਿਸ ਨਾਲ ਹਵਾ ਨਾਲ ਨਮੀ ਨੂੰ ਬਾਹਰ ਨਿਕਣ ਵਿਚ ਸਹਾਇਤਾ ਮਿਲਦੀ ਹੈ।



2. ਖਾਣਾ ਪਕਾਉਣ ਅਤੇ ਨਹਾਉਣ ਵੇਲੇ ਆਪਣਾ ਹਵਾ ਬਾਹਰ ਕੱਢਣ ਵਾਲਾ ਪੱਖਾ (ਐਕਸਟ੍ਰੈਕਟਰ-ਫੈਨ) ਚਲਾਉ ਨਾਲ ਹਵਾ ਵਿਚਲੀ ਵਾਯੂ ਨਮੀ ਨਿਕਲ ਜਾਂਦੀ ਹੈ।




3. ਖਾਣਾ ਪਕਾਉਣ ਪਤੀਲੇ ਢਕਣ ਨਾਲ ਹਵਾ ਵਿਚ ਨਮੀ ਨਹੀਂ ਜਾਂਦੀ (ਅਤੇ ਤੁਹਾਡੇ ਬਿੱਲ ਘੱਟ ਕਰਨ ਵਿਚ ਵੀ ਸਹਾਇਤਾ ਮਿਲਦੀ ਹੈ)।



4. ਆਪਣੇ ਘਰ ਨੂੰ ਗਰਮ ਰੱਖਣ ਨਾਲ ਕਨਡੰਸੇਸ਼ਨ ਬਣਨ ਨੂੰ ਰੋਕਣ ਵਿਚ ਮਿਲਦੀ ਹੈ। ਸਾਨੂੰ ਸਮਝ ਆਉਂਦੀ ਹੈ ਕਿ ਬਿਜਲੀ/ਗੈਸ ਦੀਆਂ ਕੀਮਤਾਂ ਵਧਣ ਕਾਰਨ ਆਪਣੇ ਘਰ ਨੂੰ ਗਰਮ ਰੱਖਣਾ ਵਧੇਰੇ ਮੁਸ਼ਕਿਲ ਹੈ। ਆਪਣੇ ਬਿਜਲੀ/ਗੈਸ ਦੇ ਬਿੱਲਾਂ ਵਿਚ ਸਹਾਇਤਾ ਲਈ, ਸਫ਼ਾ 15 ਦੇਖੋ।


## ਸਿਹਤਮੰਦ ਘਰ ਰੱਖਣ ਲਈ ਸਭ ਤੋਂ ਵਧੀਆ ਨੁਸਖੇ

- 5.** ਜੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਤਾਂ ਆਪਣੇ ਘਰ ਦੇ ਬਰਮੋਸਟੈਟਸ ਨੂੰ ਆਪਣੇ ਲਈ ਆਰਾਮਦੇਹ ਸਭ ਤੋਂ ਘੱਟ ਗਰਮ ਤੇ ਰੱਖੋ (18-21 ਡਿਗਰੀ ਸੈਂਟੀਗ੍ਰੇਡ ਤੇ ਰੱਖੋ) ਇਹ ਤੁਹਾਨੂੰ ਅਤੇ ਤੁਹਾਡੇ ਘਰ ਨੂੰ ਸਿਹਤਮੰਦ ਰੱਖਣ ਦੇ ਨਾਲ ਨਾਲ ਤੁਹਾਡੇ ਬਿਜਲੀ/ਗੈਸ ਦੇ ਬਿੱਲ ਨੂੰ ਵੀ ਘੱਟ ਰੱਖੇਗਾ। ਆਪਣੇ ਬਿਜਲੀ/ਗੈਸ ਦੇ ਬਿੱਲਾਂ ਵਿਚ ਸਹਾਇਤਾ ਲਈ, ਸਫ਼ਾ 15 ਦੇਖੋ।




- 6.** ਕੱਪੜੇ ਸੁਕਾਉਣ ਨਾਲ ਵੀ ਨਮੀ ਬਣਦੀ ਹੈ, ਇਸ ਲਈ ਜੇ ਤੁਹਾਡੇ ਕੋਲ ਬਾਹਰ ਥਾਂ ਹੈ ਤਾਂ ਕੱਪੜੇ ਬਾਹਰ ਸੁਕਾਉਣ ਨਾਲ ਤੁਹਾਡੇ ਘਰ ਵਿਚ ਹੋਰ ਨਮੀ ਬਣਨ ਨੂੰ ਰੋਕਣ ਵਿਚ ਸਹਾਇਤਾ ਮਿਲਦੀ ਹੈ। ਜਦੋਂ ਤੁਸੀਂ ਕੱਪੜੇ ਘਰ ਦੇ ਅੰਦਰ ਰੈਕ ਤੇ ਸੁਕਾਉਂਦੇ ਹੋ ਤਾਂ ਨਮੀ ਨੂੰ ਖਤਮ ਕਰਨ ਵਿਚ ਸਹਾਇਤਾ ਲਈ ਥੋੜੀ ਜ਼ਿਹੀ ਖਿੜਕੀ ਖੋਲੋ ਜਾਂ ਹਵਾ ਬਾਹਰ ਕੱਢਣ ਵਾਲਾ ਪੱਖਾ (ਐਕਸਟੈਕਟਰ) ਚਲਾਓ।

- 7.** ਸੋਫੇ ਅਤੇ ਹੋਰ ਫਰਨੀਚਰ ਨੂੰ ਰੋਡੀਏਟਰ ਜਾਂ ਹੀਟਰ ਤੋਂ ਦੂਰ ਰੱਖਣ ਨਾਲ ਤੁਹਾਡੇ ਘਰ ਦੇ ਕਮਰਿਆਂ ਵਿਚ ਗਰਮਾਇਸ਼ ਸਾਰੇ ਪਾਸੇ ਵਧੀਆ ਤਰੀਕੇ ਨਾਲ ਪਹੁੰਚਦੀ ਹੈ।





**8. ਪੜਦੇ ਅਤੇ ਗਲੀਚੇ ਤੁਹਾਡੇ ਘਰ ਨੂੰ ਗਰਮ ਰੱਖਣ ਵਿਚ ਸਹਾਇਤਾ ਕਰਦੇ ਹਨ। ਅਸਲ ਵਿਚ ਪੜਦੇ ਖਿੜਕੀ ਦੀ ਸਿਲ ਦੇ ਕਿਨਾਰੇ ਤੱਕ ਅਤੇ ਰੋਡੀਏਟਸ ਤੋਂ ਉਪਰ ਰਹਿਣੇ ਚਾਹੀਦੇ ਹਨ। ਪੜਦੇ ਸਵੇਰੇ ਖੋਲਣ ਅਤੇ ਸ਼ਾਮ ਨੂੰ ਬੰਦ ਕਰਨ ਨਾਲ ਗਰਮਾਇਸ਼ ਅੰਦਰ ਰਹਿਣ ਅਤੇ ਠੰਡ ਬਾਹਰ ਰਹਿਣ ਵਿਚ ਸਹਾਇਤਾ ਮਿਲਦੀ ਹੈ।**



**9. ਹਰ ਕਮਰੇ ਵਿਚ ਰੋਡੀਏਟਰ ਦੇ ਵਾਲਵ ਨਾਲ ਤਾਪਮਾਨ ਨੂੰ ਕੰਟਰੋਲ ਵਿਚ ਰੱਖ ਸਕਦੇ ਹੋ। ਤੁਸੀਂ ਜਿਥੇ ਤੁਸੀਂ ਚਾਹੁੰਦੇ ਹੋ ਉਨ੍ਹਾਂ ਕਮਰਿਆਂ ਵਿਚ ਇਨ੍ਹਾਂ ਨੂੰ ਘੁਮਾ ਕੇ ਤਾਪਮਾਨ ਨੂੰ ਵਧਾ ਸਕਦੇ ਹੋ ਅਤੇ ਉਨ੍ਹਾਂ ਕੁਮਰਿਆਂ ਵਿਚ ਘਟਾ ਸਕਦੇ ਹੋ ਜਿਨ੍ਹਾਂ ਨੂੰ ਜ਼ਿਆਦਾ ਨਹੀਂ ਵਰਤਦੇ, ਇਸ ਨਾਲ ਤੁਸੀਂ ਆਪਣੀ ਬਿਜਲੀ/ਗੈਸ ਨੂੰ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਅਤੇ ਖਰਚਾ ਘੱਟ ਕਰਕੇ ਵਰਤ ਸਕਦੇ ਹੋ। ਉੱਠਣ-ਬੈਠਣ ਦੇ ਕਮਰੇ ਆਮ ਤੌਰ 'ਤੇ 4-5 ਤੇ ਅਤੇ ਸੌਣ ਵਾਲੇ ਕਮਰੇ 2-3 ਤੇ ਹੋਣੇ ਚਾਹੀਦੇ ਹਨ।**

**10. ਅੰਦਰ ਵਾਲੇ ਦਰਵਾਜ਼ਿਆਂ ਨੂੰ ਬੰਦ ਰੱਖਕੇ ਅਤੇ ਦਰਵਾਜ਼ਿਆਂ ਅੱਗੇ ਹਵਾ ਅੰਦਰ/ਬਾਹਰ ਜਾਣੇ ਰੋਕਣ ਵਾਲਾ ਰੱਖਣ ਨਾਲ ਘਰ ਦੇ ਠੰਡੇ ਇਲਾਕੇ ਵਿਚ ਗਰਮ ਹਵਾ ਜਾਣੇ ਰੁਕਦੀ ਹੈ। ਇਸ ਨਾਲ ਉਨ੍ਹਾਂ ਕਮਰਿਆਂ ਨੂੰ ਗਰਮ ਰਹਿਣ ਵਿਚ ਸਹਾਇਤਾ ਮਿਲਦੀ ਹੈ ਜਿਨ੍ਹਾਂ ਨੂੰ ਤੁਸੀਂ ਅਕਸਰ ਵਰਤਦੇ ਹੋ, ਉਹ ਵਧੇਰੇ ਆਰਮਦੇਹ ਰਹਿੰਦੇ ਹਨ।**





## ਉਹ ਘਰ ਜਿਨ੍ਹਾਂ ਵਿਚ “ਹੀਟ ਪੰਪਸ” ਜਾਂ “ਸਟੋਰੇਜ ਹੀਟਰਜ਼” ਹਨ

### ਹੀਟ ਪੰਪਸ

ਜੇ ਤੁਹਾਡੇ ਘਰ ਵਿਚ ਹੀਟ ਪੰਪ ਹੈ, ਤਾਂ ਆਮ ਤੌਰ ਤੇ ਇਹ ਉਦੋਂ ਚਲਦਾ ਹੈ ਜਦੋਂ ਤੁਹਾਡਾ ਘਰ ਠੰਡਾ ਹੋ ਜਾਂਦਾ ਹੈ। ਤੁਸੀਂ ਥਰਮੋਸਟੈਟ ਨੂੰ ਵਰਤ ਕੇ ਇਹ ਕੰਟਰੋਲ ਕਰ ਸਕਦੇ ਹੋ ਕਿ ਆਪਣੇ ਘਰ ਨੂੰ ਕਿੰਨਾਂ ਕੁ ਗਰਮ ਰੱਖਣਾ ਚਾਹੋਗੇ। ਤੁਹਾਨੂੰ ਇਸ ਨੂੰ ਬੰਦ ਕਰਨ ਦੇ ਸਮੇਂ ਬਾਰੇ ਫਿਕਰ ਨਹੀਂ ਹੁੰਦਾ ਜਦੋਂ ਤੁਸੀਂ ਘਰੋਂ ਬਾਹਰ ਹੁੰਦੇ ਹੋ।

ਇਸ ਨੂੰ ਕੰਟਰੋਲ ਕਰਨ ਬਾਰੇ ਸਲਾਹ ਲੈਣ ਲਈ ਸਾਡੇ ਨਾਲ  
**01782 635200** ਤੇ ਸੰਪਰਕ ਕਰੋ।

# ਸਟੋਰੇਜ ਹੀਟਰਜ਼

ਜੇ ਤੁਹਾਡੇ ਘਰ “ਸਟੋਰੇਜ ਹੀਟਰ” ਲੱਗਾ ਹੈ, ਤਾਂ ਘਰ ਨੂੰ ਗਰਮ ਰੱਖਣ ਅਤੇ ਬਿਜਲੀ/ਗੈਸ ਨੂੰ ਵਧੀਆ ਤਰੀਕੇ ਨਾਲ ਵਰਤਣ ਦੇ ਕੰਟਰੋਲਾਂ ਬਾਰੇ ਜਾਣਕਾਰੀ ਰੱਖੋ। “ਇਨਪੁਟ” ਇਸ ਗੱਲ ਤੋਂ ਕੰਟਰੋਲ ਕਰਦਾ ਹੈ ਕਿ ਕਿੰਨੀ ਬਿਜਲੀ ਹੀਟ ਦੇ ਤੌਰ 'ਤੇ ਸਟੋਰ ਹੋਈ ਹੈ। “ਆਊਟ ਪੁਟ” ਇਸ ਗੱਲ ਤੋਂ ਕੰਟਰੋਲ ਕਰਦਾ ਹੈ ਕਿ ਅਗਲੇ ਦਿਨ ਇਹ ਹੀਟ ਕਿੰਨੀ ਜਲਦੀ ਵਰਤੀ ਜਾ ਸਕਦੀ ਹੈ। ਠੰਡੇ ਮੌਸਮ ਵਿਚ, “ਇਨਪੁਟ” ਨੂੰ ਚਾਲੂ ਕਰਨ ਨਾਲ ਵਧੇਰੇ ਗਰਮੀ ਸਟੋਰ ਹੋਵੇਗੀ। ਜੇ ਤੁਸੀਂ ਘਰ ਹੋ ਅਤੇ ਵਧੇਰੇ ਗਰਮੀ ਚਾਹੁੰਦੇ ਹੋ ਤਾਂ “ਆਊਟਪੁਟ” ਨੂੰ ਉੱਚਾ ਰੱਖ ਸਕਦੇ ਹੋ। ਜਦੋਂ ਤੁਸੀਂ ਸੌਂਦੇ ਹੋ ਜਾਂ ਘਰੋਂ ਬਾਹਰ ਹੁੰਦੇ ਹੋ ਤਾਂ “ਆਊਟਪੁਟ” ਨੂੰ ਹੇਠਾਂ ਰੱਖਣ ਨਾਲ ਬਿਜਲੀ/ਗੈਸ ਦਾ ਬਿੱਲ ਘੱਟ ਆਉਂਦਾ ਹੈ। ਚੇਤੇ ਰੱਖੋ, ਅਗਲੇ ਦਿਨ ਵਰਤਣ ਵਾਲੀ ਗਰਮਾਇਸ਼ (ਹੀਟ) ਲਈ ਤੁਹਾਨੂੰ ਅੱਜ “ਇਨਪੁਟ” ਸੈਟ ਕਰਨਾ ਪੈਂਦਾ ਹੈ।


ਇਸ ਨੂੰ ਕੰਟਰੋਲ ਕਰਨ ਬਾਰੇ ਸਲਾਹ ਲੈਣ ਲਈ ਸਾਡੇ ਨਾਲ  
**01782 635200** ਤੇ ਸੰਪਰਕ ਕਰੋ।

## ਤੁਹਾਡੇ ਬਿਜਲੀ/ ਗੈਸ ਦੇ ਬਿੱਲਾਂ ਵਿਚ ਸਹਾਇਤਾ

ਜੇ ਤੁਹਾਨੂੰ ਆਪਣੇ ਬਿਜਲੀ/ਗੈਸ ਦੇ ਬਿੱਲ ਦੇਣ ਵਿਚ ਮੁਸ਼ਕਿਲ ਆ ਰਹੀ ਹੈ, ਤਾਂ ਤੁਸੀਂ ਇਹ ਪਤਾ ਲਗਾਉਣ ਲਈ ਕਿ ਉਹ ਕਿਸ ਕਿਸਮ ਦੀ ਸਹਾਇਤਾ ਦੇ ਸਕਦੇ ਹਨ, ਤੁਹਾਨੂੰ ਬਿਜਲੀ/ਗੈਸ ਦੇਣ ਵਾਲੇ ਨਾਲ ਗੱਲ ਕਰਨੀ ਚਾਹੀਦੀ ਹੈ।

ਪੈਸ਼ਿਆਂ ਬਾਰੇ ਅਤੇ ਹੋਰ ਸਹਾਇਤਾ ਬਾਰੇ ਸਲਾਹ ਲੈਣ ਲਈ **01782 635200** ਤੇ ਫੋਨ ਕਰੋ।

ਗਹਿਣ-ਸਹਿਣ ਦੇ ਖਰਚੇ ਵਿਚ ਮਦਦ ਬਾਰੇ ਹੋਰ ਜਾਣਕਾਰੀ ਅਤੇ ਸਹਾਇਤਾ ਲੈਣ ਬਾਰੇ ਵੈਬਸਾਈਟ ਦੇਖੋ  
**www.aspirehousing.co.uk**



ਇਹ ਕਿਤਾਬਚਾ ‘ਏਨਟਜੀ ਸੇਵਿੰਗ ਟਰੱਸਟ’  
ਨਾਲ ਮਿਲ ਕੇ ਬਣਾਇਆ ਗਿਆ ਹੈ।

ਘਰ ਨੂੰ ਸਿਹਤਮੰਦ ਰੱਖਣ ਲਈ  
ਕਨਡਨਸੋਸ਼ਨ ਘਟਾਉਣ ਲਈ ਸਭ ਤੋਂ  
ਵਧੀਆ ਨੁਸਖੇ ਲੈਣ ਲਈ ਦੇਖੋ:

**[www.aspirehousing.co.uk](http://www.aspirehousing.co.uk)**

ਈਮੇਲ: **[contact@aspirehousing.co.uk](mailto:contact@aspirehousing.co.uk)**

ਟੈਲੀਫੋਨ ਨੰਬਰ: **01782 635200**

